

ਦਸਤਾਰ ਜਾਂ ਪਟਕੇ ਸਬੰਧੀ ਸਿੱਖ ਯਾਤਰੀਆਂ ਦੇ ਧਿਆਨ ਹਿੱਤ

ਸਿੱਖ ਯਾਤਰੀ ਨੂੰ ਦਸਤਾਰ ਦੀ ਤਲਾਸ਼ੀ ਸਬੰਧੀ ਜਿਸ ਕਾਰਵਾਈ ਦਾ ਏਅਰਪੋਰਟ

'ਤੇ ਸਾਹਮਣਾ ਕਰਨਾ ਪੈ ਸਕਦਾ ਹੈ

ਇਹ ਗਾਈਡ ਸਿਰਫ਼ ਯੂ ਕੇ ਦੀਆਂ ਏਅਰਪੋਰਟਾਂ 'ਤੇ ਤਲਾਸ਼ੀ ਸਬੰਧੀ ਹੈ

ਪਿਛੋਕੜ:

ਸਕਿਓਰਿਟੀ ਦੀ ਅਹਿਮੀਅਤ ਨਾਂ ਕੇਵਲ ਯੂ ਕੇ ਸਗੋਂ ਦੁਨੀਆਂ ਦੀ ਹਰ ਏਅਰਪੋਟ 'ਤੇ ਹੀ ਹੈ। ਹਵਾਈ ਸਫ਼ਰ ਕਰ ਰਹੇ ਯਾਤਰੀਆਂ ਦੀ ਤਲਾਸ਼ੀ ਸਫ਼ਰ ਦੀ ਸੁਰੱਖਿਅਤਾ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਹੈ।

****ਇਹ ਦਿਸ਼ਾ ਨਿਰਦੇਸ਼ ਮੁੱਖ ਤੌਰ 'ਤੇ ਯੂ ਕੇ ਦੀਆਂ ਏਅਰਪੋਰਟਾਂ ਸਬੰਧੀ ਹੀ ਹਨ।**

ਦਸਤਾਰ ਦੀ ਤਲਾਸ਼ੀ ਸਮੇਂ ਸਿੱਖਾਂ ਦਾ ਮਾਣ ਸਤਿਕਾਰ ਕਾਇਮ ਮੁਕਾਮ ਰੱਖੇ ਇਸ ਲਈ ਸਿੱਖ ਸੰਸਥਾਵਾਂ ਸਬੰਧਤ ਮਹਿਕਮਿਆਂ ਨਾਲ ਰਾਬਤਾ ਕਰਕੇ ਹੱਲ ਲੱਭਣ ਲਈ ਲਗਾਤਾਰ ਜੱਦੋ ਜਹਿਦ ਕਰ ਰਹੀਆਂ ਹਨ।

ਇਹ ਦਿਸ਼ਾ ਨਿਰਦੇਸ਼ ਸਿੱਖਾਂ ਅਤੇ ਤਲਾਸ਼ੀ ਨਾਲ ਸਬੰਧਤ ਮਹਿਕਮਿਆਂ ਨਾਲ ਪ੍ਰਸਪਰ ਗੱਲਬਾਤ ਮਗਰੋਂ ਹੀ ਤਹਿ ਕੀਤੇ ਗਏ ਹਨ।

ਦਸਤਾਰ ਧਾਰੀ ਸਿੱਖ ਯਾਤਰੀਆਂ ਦੇ ਧਿਆਨ ਹਿੱਤ ਹੇਠ ਲਿਖੇ ਨੁਕਤੇ ਹਨ--

ਏਅਰਪੋਰਟ 'ਤੇ ਘੱਟੋ ਘੱਟ ਪੰਦਰਾਂ ਮਿੰਟ ਪਹਿਲਾਂ ਪਹੁੰਚਣ ਦੀ ਕ੍ਰਿਪਾਲਤਾ ਕਰੋਨ ਜੀ

ਧਾਤ ਦੀਆਂ ਚੀਜ਼ਾਂ ਸਬੰਧੀ

ਨੋਟ: ਕੋਈ ਵੀ ਧਾਤ ਦੀ ਚੀਜ਼ ਭਾਵੇਂ ਉਹ ਕਿੰਨੀ ਵੀ ਨਿੱਕੀ ਵੀ ਕਿਓਂ ਨਾਂ ਹੋਵੇ ਪਰ ਉਹ ਐਕਸਰੇ ਜਾਂ ਡਿਟੈਕਟਰ ਦਾ ਅਲਾਰਮ ਵਜਾ ਦਿੰਦੀ ਹੈ। ਅਸੀਂ ਤੁਹਾਨੂੰ ਹੇਠ ਲਿਖੀਆਂ ਚੀਜ਼ਾਂ ਤੋਂ ਸੰਕੋਚ ਕਰਨ ਦੀ ਸਲਾਹ ਦਿਆਂਗੇ

- ਕੇਸਾਂ ਜਾਂ ਦਸਤਾਰ ਵਾਲੀ ਸਲਾਈ ਜਾਂ ਖਾਲਸਾ ਮੀਟਰ
- ਨਿੱਕੀਆਂ ਕਿਰਪਾਨਾਂ ਵਾਲੇ ਜਾਂ ਖੰਡੇ ਵਾਲੇ ਕੰਘੇ

- ਦਸਤਾਰ ਜਾਂ ਚੁੰਨੀਆਂ 'ਤੇ ਲਾਈਆਂ ਪਿੰਨਾਂ
- ਗੋਟੇ ਕਿਨਾਰੀਆਂ ਵਾਲੀਆਂ ਦਸਤਾਰਾਂ, ਪਟਕੇ, ਚੁੰਨੀਆਂ ਅਤੇ ਹੋਰ ਹਾਰ ਸ਼ਿੰਗਾਰ ਆਦਿ
- ਕੜੇ ਨਾਲ ਵੀ ਅਲਾਰਮ ਵਜ ਜਾਂਦਾ ਹੈ ਪਰ ਤੁਹਾਨੂੰ ਕੜਾ ਉਤਾਰਨ ਦੀ ਲੋੜ ਨਹੀਂ ਹੈ। ਚੰਗਾ ਹੈ ਅਗਰ ਸਕਿਓਰਿਟੀ ਗੋਟ ਵਿਚੀਂ ਲੰਘਣ ਸਮੇਂ ਕੜੇ ਵਾਲੀ ਬਾਂਹ ਨੂੰ ਤੁਸੀਂ ਸਕਿਓਰਿਟੀ ਅਧਿਕਾਰੀ ਸਾਹਮਣੇ ਨੰਗਾ ਅਤੇ ਸ਼ਰੀਰ ਤੋਂ ਵੱਖ ਰੱਖੋ।
- ਕਿਰਪਾਨ ਨਾਲ ਵੀ ਅਲਾਰਮ ਵਜਦਾ ਹੈ ਅਤੇ ਫਿਲਹਾਲ ਨਾਂ ਤਾਂ ਸਿੱਖਾਂ ਨੂੰ ਹਵਾਈ ਸਫਰ ਦੌਰਾਨ ਕਿਰਪਾਨ ਪਹਿਨਣ ਦੀ ਇਜਾਜ਼ਤ ਹੈ ਅਤੇ ਨਾਂ ਹੀ ਕਿਰਪਾਨ ਨੂੰ ਹੈਂਡ ਲਗਿਜ ਵਿਚ ਰੱਖਣ ਦੀ ਇਜਾਜ਼ਤ ਹੈ ਇਸ ਕਰਕੇ ਕਿਰਪਾਨ ਨੂੰ ਮੇਨ ਲਗਿਜ ਵਿਚ ਹੀ ਚੈਕ ਇਨ ਕਰਵਾ ਦੇਣਾਂ ਚਾਹੀਦਾ ਹੈ।

ਰਸਾਇਣਾਂ (ਕੈਮੀਕਲਾਂ) ਬਾਬਤ ਚਿਤਾਵਨੀ

ਕਈ ਕਿਸਮ ਦੇ ਕੈਮੀਕਲ ਭਾਵੇਂ ਉਹ ਕਿੰਨੀ ਵੀ ਘੱਟ ਮਾਤਰਾ ਵਿਚ ਹੋਣ ਪਰ ਉਹ ਵੀ ਸਕਿਓਰਿਟੀ ਨਾਲ ਸਬੰਧਤ ਹਨ ਅਤੇ ਅਲਾਰਮ ਵੀ ਵਜ ਸਕਦਾ ਹੈ। ਇਹ ਕੈਮੀਕਲ ਆਮ ਤੌਰ 'ਤੇ ਖਾਦਾਂ, ਪੌਦਿਆਂ ਦੀ ਖੁਰਾਕ, ਮਿੱਟੀ ਅਤੇ ਘਰ ਦੀਆਂ ਸੁਹਜ ਸਫਾਈ ਦੀਆਂ ਟਿਊਬਾਂ ਆਦਿ ਵਿਚ ਪਾਏ ਜਾਂਦੇ ਹਨ। ਜੇਕਰ ਸਫਰ ਤੋਂ ਪਹਿਲਾਂ ਤੁਸੀਂ ਅਜੇਹੇ ਰਸਾਇਣਾਂ ਦੇ ਸੰਪਰਕ ਵਿਚ ਰਹਿੰਦੇ ਹੋ ਤਾਂ ਹੋ ਸਕਦਾ ਹੈ ਕਿ ਆਪ ਨੂੰ ਇਹਨਾਂ ਦੀ ਲਾਗ ਲੱਗ ਜਾਵੇ। ਸਫਰ ਤੋਂ ਪਹਿਲਾਂ ਤੁਹਾਨੂੰ ਆਪਣੇ ਸ਼ਰੀਰ, ਸਮਾਨ ਜਾਂ ਦਸਤਾਰ ਅਥਵਾ ਪਟਕੇ ਅਤੇ ਜੁੱਤੀਆਂ 'ਤੇ ਐਸੀ ਕਿਸੇ ਕਿਸਮ ਦੀ ਲਾਗ ਤੋਂ ਸਾਵਧਾਨ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ।

ਦਸਤਾਰ ਅਤੇ ਪਟਕੇ ਦੀ ਤਲਾਸ਼ੀ ਸਬੰਧੀ

- ਸਕਿਓਰਿਟੀ ਵਿਚੀਂ ਗੁਜਰਦਿਆਂ ਅਗਰ ਅਲਾਰਮ ਨਹੀਂ ਵਜਦਾ ਤਾਂ ਆਪ ਦੀ ਤਲਾਸ਼ੀ ਨਹੀਂ ਹੋਏਗੀ।
- ਜੇਕਰ ਅਲਾਰਮ ਵਜ ਜਾਂਦਾ ਹੈ ਤਾਂ ਆਪ ਦੇ ਸ਼ਰੀਰ ਅਤੇ ਹੱਥਾਂ ਨਾਲ ਤਲਾਸ਼ੀ ਲਈ ਜਾਂਦੀ ਹੈ।

- ਜੇਕਰ ਆਪ ਦੀ ਦਸਤਾਰ ਦੀ ਹੱਥਾਂ ਨਾਲ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਤਿਕਾਰ ਸਹਿਤ ਮਨ੍ਹਾਂ ਕਰੋ ਅਤੇ ਜੰਤਰ (ਸਵਾਬ) ਨਾਲ ਚੈਕ ਕਰਨ ਲਈ ਬੇਨਤੀ ਕਰੋ।
- ਜੇਕਰ ਅਫਸਰ ਨਹੀਂ ਮੰਨਦਾ ਤਾਂ ਉੱਚ ਅਧਿਕਾਰੀ ਨਾਲ ਗੱਲ ਕਰਾਉਣ ਲਈ ਕਹੋ ਅਤੇ ਸਤਿਕਾਰ ਸਹਿਤ ਉਸ ਨੂੰ ਸਥਿਤੀ ਸਪੱਸ਼ਟ ਕਰੋ। ਕਿਰਪਾ ਕਰਕੇ ਇਹ ਗੱਲ ਨੋਟ ਕਰੋ ਕਿ ਅਜੇ ਯੂ ਕੇ ਦੀਆਂ ਸਾਰੀਆਂ ਏਅਰਪੋਰਟਾਂ 'ਤੇ ਦਸਤਾਰ ਦੀ ਤਲਾਸ਼ੀ ਲਈ ਲੋੜੀਂਦੇ ਜੰਤਰਾਂ ਦੇ ਵਾਜਬ ਪ੍ਰਬੰਧ ਨਹੀਂ ਹਨ ਜਿਵੇਂ ਕਿ ਲੂਟਨ ਆਦਿ ਏਅਰਪੋਰਟਾਂ 'ਤੇ।
- ਜੇਕਰ ਦਸਤਾਰ ਨੂੰ ਚੈਕ ਕਰਨ ਸਮੇਂ ਸਵਾਬ ਜਾਂ ਮੈਟਲ ਡਿਟੈਕਟਰ ਨਾਲ ਅਲਾਰਮ ਵੱਜ ਜਾਂਦਾ ਹੈ ਤਾਂ ਅਧਿਕਾਰੀ ਹੱਥ ਨਾਲ ਤਲਾਸ਼ੀ ਕਰਨ ਲਈ ਕਹਿ ਸਕਦਾ ਹੈ ਅਤੇ ਕਈ ਹਾਲਤਾਂ ਵਿਚ ਹੋਰ ਸ਼ੱਕ ਪੈਣ 'ਤੇ ਦਸਤਾਰ ਉਤਾਰ ਕੇ ਚੈਕ ਕਰਨ ਲਈ ਵੀ ਕਹਿ ਸਕਦਾ ਹੈ। ਕਈ ਵੇਰ ਕੰਘੇ 'ਤੇ ਹੱਥ ਲੱਗਣ 'ਤੇ ਵੀ ਤਲਾਸ਼ੀ 'ਤੇ ਉਚੇਚਾ ਧਿਆਨ ਦਿਤਾ ਜਾ ਸਕਦਾ ਹੈ, ਭਾਵੇਂ ਕਿ ਆਮ ਹਾਲਤਾਂ ਵਿਚ ਇੰਝ ਨਹੀਂ ਕੀਤਾ ਜਾਂਦਾ।

ਸਿੱਖ ਕੌਂਸਲ ਯੂ ਕੇ ਨੇ ਏਅਰਪੋਰਟਾਂ 'ਤੇ ਤਲਾਸ਼ੀ ਸਬੰਧੀ ਸਕਿਓਰਿਟੀ ਏਜੰਸੀਆਂ ਨਾਲ ਤਾਲ ਮੇਲ ਕਰਕੇ ਆਪਣਾ ਲਗਾਓ ਜ਼ਾਹਿਰ ਕਰ ਰਹੀ ਹੈ। ਇਸ ਸਬੰਧੀ ਅਸੀਂ ਸੰਗਤਾਂ ਨੂੰ ਵੀ ਆਪਣੀ ਕੀਮਤੀ ਰਾਏ ਦੇਣ ਲਈ ਬੇਨਤੀ ਕਰਦੇ ਹਾਂ। ਤਲਾਸ਼ੀ ਦੇ ਦਿਸ਼ਾ ਨਿਰਦੇਸ਼ਾਂ ਸਬੰਧੀ ਸਲਾਹ ਦੇਣ ਲਈ ਸਾਡੇ ਨਾਲ info@sikhcounciluk.org ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਦਿਸ਼ਾ ਨਿਰਦੇਸ਼ ਇਸ ਮਕਸਦ ਲਈ ਦਿੱਤੇ ਜਾ ਰਹੇ ਹਨ ਤਾਂ ਕਿ ਇੱਕ ਸਿੱਖ ਹੁੰਦੇ ਹੋਏ ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣ ਸਕੀਏ ਅਤੇ ਏਅਰਪੋਰਟ 'ਤੇ ਚੈਕਿੰਗ ਸਬੰਧੀ ਵੀ ਸਾਨੂੰ ਜਾਣਕਾਰੀ ਹੋ ਸਕੇ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਕੋਸ਼ਿਸ਼ ਕਾਮਯਾਬ ਨਤੀਜਿਆਂ ਲਈ ਹੀ ਹੈ। ਸਿੱਖ ਭਾਈਚਾਰੇ ਦੇ ਮਾਣ ਸਤਿਕਾਰ ਅਤੇ ਬਿਹਤਰੀ ਲਈ ਦਸਤਾਰ ਦੀ ਤਲਾਸ਼ੀ ਸਬੰਧੀ ਸਾਨੂੰ ਸਹੀ ਜਾਣਕਾਰੀ ਲੈਣ ਅਤੇ ਵਾਜਬ ਰਵਈਆ ਅਖਤਿਆਰ ਕਰਨ ਦੀ ਫੈਰੀ ਲੋੜ ਹੈ।

